



ਮਾਤਾ-ਪਿਤਾ ਦੀਆਂ ਸ਼ਮੂਲੀਅਤ ਕਮੇਟੀਆਂ

ਮਾਤਾ-ਪਿਤਾ ਦੀ ਆਪਣੇ ਬਾਲਗਾਂ ਦੀ ਸਿੱਖਿਆ ਵਿੱਚ ਭਾਗੀਦਾਰੀ ਦਾ ਸਮਰਥਨ

ਮਾਤਾ-ਪਿਤਾ ਦੀ ਸ਼ਮੂਲੀਅਤ ਕਮੇਟੀ (PIC) ਕੀ ਹੈ ਅਤੇ ਇਹ ਕੀ ਕਰਦੀ ਹੈ?

ਓਨਟਾਰੀਓ ਦੇ ਸਾਰੇ ਸਕੂਲ ਬੋਰਡਾਂ ਵਿੱਚ ਮਾਤਾ-ਪਿਤਾ ਦੀ ਸ਼ਮੂਲੀਅਤ ਕਮੇਟੀ (PIC) ਦਾ ਹੋਣਾ ਲਾਜ਼ਮੀ ਹੈ।

ਪੀ ਆਈ ਸੀ ਸਕੂਲ ਬੋਰਡ ਦੇ ਇੱਕ ਮਹੱਤਵਪੂਰਨ ਸਲਾਹਕਾਰੀ ਸੰਘ ਹਨ। ਮਾਤਾ-ਪਿਤਾ ਨੂੰ ਬਾਲਗਾਂ ਦੀ ਸਿੱਖਿਆ ਵਿੱਚ ਵਧੇਰੇ ਸ਼ਾਮਲ ਕਰਕੇ ਇਹ ਵਿਦਿਆਰਥੀ ਦੀ ਕਾਰਗੁਜ਼ਾਰੀ ਅਤੇ ਸਲਾਮਤੀ ਦੇ ਸਹਾਈ ਬਣਦੇ ਹਨ। ਉਹ ਇਹ ਇੱਕਾਂ ਕਰਦੇ ਹਨ:

- ਜ਼ਿਲ੍ਹਾ ਸਕੂਲ ਬੋਰਡ ਨੂੰ ਮਾਤਾ-ਪਿਤਾ ਦੇ ਭਾਗ ਅਤੇ ਮਾਤਾ-ਪਿਤਾ ਨਾਲ ਸੰਚਾਰਨ ਦੇ ਤਰੀਕਿਆਂ ਵੱਲੋਂ ਜਾਣਕਾਰੀ ਅਤੇ ਸਲਾਹ ਦੇ ਕੇ
- ਤਰੀਕੇ ਬਣਾਕੇ ਤਾਂ ਜੋ ਬੋਰਡ ਉਹਨਾਂ ਦੀ ਵਰਤੋਂ ਕਰਕੇ ਘਰ ਅਤੇ ਸਕੂਲ ਵਿੱਚ ਸਿੱਖਿਆ ਲੈ ਰਹੇ ਬੱਚਿਆਂ ਦੇ ਮਾਤਾ-ਪਿਤਾ ਦੀ ਹੋਰ ਸਹਾਇਤਾ ਕਰ ਸਕੇ
- ਜਾਣਕਾਰੀ ਨੂੰ ਸਾਂਝਾ ਕਰਕੇ ਅਤੇ ਸਕੂਲ ਕੌਂਸਲਾਂ ਦੇ ਕੰਮ ਦਾ ਸਮਰਥਨ ਕਰਕੇ।

ਹਰ ਪੀ ਆਈ ਸੀ ਆਪਣੇ ਬੋਰਡ ਅਤੇ ਸਮਾਜ, ਸੰਘ ਅਤੇ ਸਦੱਸ ਦੀ ਵਿਸ਼ੇਸ਼ਤਾ ਜ਼ਰੂਰਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਫ਼ੈਸਲਾ ਕਰਦਾ ਹੈ ਕਿ ਇਨ੍ਹਾਂ ਉਦੇਸ਼ਾਂ ਨੂੰ ਕਿਵੇਂ ਪੂਰਤ ਕੀਤਾ ਜਾਵੇ।

ਪੀ ਆਈ ਸੀ ਸਕੂਲ ਕੌਂਸਲਾਂ ਤੋਂ ਕਿਵੇਂ ਵੱਖ ਹਨ?

ਸਕੂਲ ਕੌਂਸਲਾਂ ਇੱਕ ਇਕੱਲੇ ਸਕੂਲ 'ਤੇ ਕੇਂਦਰਿਤ ਹਨ; ਪੀ ਆਈ ਸੀ ਬੋਰਡ ਸਤਰ 'ਤੇ ਸਲਾਹ ਦਿੰਦੇ ਹਨ। ਪੀ ਆਈ ਸੀ ਆਪਣੇ ਬੋਰਡ ਦੀ ਸਕੂਲ ਕੌਂਸਲਾਂ ਦਾ ਮਾਤਾ-ਪਿਤਾ ਦੇ ਆਪਣੇ ਬਾਲਗਾਂ ਦੀ ਸਿੱਖਿਆ ਵਿੱਚ ਭਾਗ ਲੈਣ ਅਤੇ ਜਾਣਕਾਰੀ ਸਾਂਝੀ ਕਰਨ ਦੀ ਭੂਮਿਕਾ ਦਾ ਸਮਰਥਨ ਕਰਦੇ ਹਨ।

ਮਾਤਾ-ਪਿਤਾ ਦੀ ਸ਼ਮੂਲੀਅਤ ਕਮੇਟੀ ਵਿੱਚ ਕੌਣ ਹੋ ਸਕਦਾ ਹੈ?

ਮਾਤਾ-ਪਿਤਾ ਪੀ ਆਈ ਸੀ ਨੂੰ ਸੋਧਦੇ ਹਨ ਅਤੇ ਜ਼ਿਆਦਾਤਰ ਉਸ ਦੇ ਸਦੱਸ ਮਾਤਾ-ਪਿਤਾ ਹੀ ਹਨ। ਸਕੂਲ ਬੋਰਡ ਦੇ ਡਾਇਰੈਕਟਰ ਆਫ ਐਜੂਕੇਸ਼ਨ ਅਤੇ ਸਰਪ੍ਰਸਤ ਵੀ ਸਦੱਸ ਹਨ, ਇਸ ਕਰ ਕੇ ਮਾਤਾ-ਪਿਤਾ ਸਕੂਲ ਬੋਰਡ ਨਾਲ ਸਿੱਧੇ ਸੰਬੰਧਿਤ ਹਨ। ਪੀ ਆਈ ਸੀ ਤਿੰਨ ਕੁ ਸਮਾਜਿਕ ਸਦੱਸ ਨਿਯੁਕਤ ਕਰਦੀ ਹੈ। ਪੀ ਆਈ ਸੀ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਵੱਲੋਂ ਇਹ ਨਿਰਣਾ ਕਰਦੀ ਹੈ ਕਿ ਹੋਰ ਸਦੱਸ, ਜਿਵੇਂ ਕਿ ਪ੍ਰਿੰਸੀਪਲ, ਅਧਿਆਪਕ 'ਤੇ ਸਹਾਇਤੀ ਅਮਲੇ ਨੂੰ ਸ਼ਾਮਲ ਕੀਤਾ ਜਾਏ ਜਾਂ ਨਹੀਂ। ਪਹਿਲੇ ਸਦੱਸ ਇੱਕ ਜਾਂ ਦੋ ਸਾਲ ਦੇ ਸਮੇਂ ਲਈ ਸੇਵਾ ਕਰਦੇ ਹਨ। ਹਰ ਪਹਿਲਾ ਸਦੱਸ ਉਸ ਵਿਦਿਆਰਥੀ ਦਾ ਮਾਤਾ-ਪਿਤਾ ਜਾਂ ਸਰਪ੍ਰਸਤ ਹੋਣਾ ਚਾਹੀਦਾ ਹੈ ਜਿਹੜਾ ਉਸ ਸਕੂਲ ਵਿੱਚ ਦਾਖਲ ਹੈ ਜੋ ਕਿ ਉਸ ਬੋਰਡ ਦਾ ਹਿੱਸਾ ਹੈ ਜਿਸ ਨੇ ਪੀ ਆਈ ਸੀ ਸਥਾਪਿਤ ਕੀਤੀ ਸੀ।

ਕੀ ਮੈਂ ਸਭਾਵਾਂ ਵਿੱਚ ਹਾਜ਼ਰ ਹੋ ਸਕਦਾ ਹਾਂ?

ਹਾਂ। ਪੀ ਆਈ ਸੀ ਦੀ ਸਭਾਵਾਂ ਵਿੱਚ ਹਾਜ਼ਰ ਹੋਣ ਅਤੇ ਪੀ ਆਈ ਸੀ ਦੇ ਕੰਮ ਕਰਨ ਦੇ ਤਰੀਕੇ ਨੂੰ ਜਾਣਨ ਲਈ ਸਭ ਦਾ ਸੁਆਗਤ ਹੈ। ਸਭਾਵਾਂ ਇੱਕ ਸਾਲ ਵਿੱਚ ਘਟੋ-ਘੱਟ ਚਾਰ ਵਾਰ ਹੁੰਦੀਆਂ ਹਨ। ਪਹਿਲੀ ਸਭਾਵਾਂ ਦੇ ਵੇਰਵੇ 'ਤੇ ਅਗਲੀ ਸਭਾ ਦਾ ਸਮਾਂ ਅਤੇ ਜਗ੍ਹਾ ਜਾਣਨ ਲਈ ਬੋਰਡ ਦੀ ਵੈੱਬਸਾਈਟ ਦੇਖੋ।

ਕੀ ਪੀ ਆਈ ਸੀ ਦਾ ਕੰਮ ਵਿੱਦਿਆ ਨੀਤੀ ਤੋਂ ਨਿਰਦੇਸ਼ਿਤ ਹੈ?

ਹਾਂ। ਸਾਰੇ ਵਿੱਦਿਆ ਭਾਗੀਦਾਰਾਂ ਦੀ ਤਰ੍ਹਾਂ, ਵਿਦਿਆਰਥੀ ਦੀ ਕਾਰਗੁਜ਼ਾਰੀ ਅਤੇ ਸਲਾਮਤੀ ਨੂੰ ਸਮਰਥਨ ਦੇਣ ਲਈ ਓਨਟਾਰੀਓ ਦੀ ਮਾਤਾ-ਪਿਤਾ ਭਾਗੀਦਾਰੀ ਨੀਤੀ ਆਭਾਸ ਅਤੇ ਟੀਚਿਆਂ ਨੂੰ ਨਜ਼ਿੱਠਣ ਲਈ ਪੀ ਆਈ ਸੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪੀ ਆਈ ਸੀ, ਓਨਟਾਰੀਓ ਰੇਗੂਲੇਸ਼ਨ 612/00 ਦੁਆਰਾ ਵੀ ਨਿਰਦੇਸ਼ਿਤ ਹੁੰਦੇ ਹਨ।

ਪੀ ਆਈ ਸੀ ਓਨਟਾਰੀਓ ਵਿੱਚ ਸਿੱਖਿਆ ਦੀ ਸਹਾਇਤਾ ਕਿਵੇਂ ਕਰਦੇ ਹਨ?

ਜਦੋਂ ਮਾਤਾ-ਪਿਤਾ 'ਤੇ ਸਕੂਲ ਇੱਕੱਠੇ ਕੰਮ ਕਰਦੇ ਹਨ, ਤਾਂ ਕਈ ਨਿਸ਼ਚਿਤ ਨਤੀਜੇ ਆਉਂਦੇ ਹਨ। ਇਸ ਵਿੱਚ ਉੱਨਤ ਵਿਦਿਆਰਥੀ ਦੀ ਕਾਰਗੁਜ਼ਾਰੀ, ਗੈਰਹਾਜ਼ਰੀ ਵਿੱਚ ਕਟੌਤੀ, ਬਿਹਤਰ ਰਵੱਈਆ, ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਮਾਤਾ-ਪਿਤਾ ਵਿੱਚ ਵੱਧਿਆ ਵਿਸ਼ਵਾਸ ਸ਼ਾਮਲ ਹੈ। ਆਪਣੇ ਬੱਚਿਆਂ ਦੀ ਸਿੱਖਿਆ ਦੇ ਸਮਰਥਨ ਵਿੱਚ ਮਾਤਾ-ਪਿਤਾ ਵੱਲੋਂ ਕੀਤਾ ਮਹੱਤਵਪੂਰਨ ਕੰਮ ਤੋਂ ਸਿੱਖਿਆ ਮੰਤਰਾਲਾ, ਜ਼ਿਲ੍ਹਾ ਸਕੂਲ ਬੋਰਡ ਅਤੇ ਸਕੂਲ ਸਭ ਦਾ ਲਾਭ ਹੁੰਦਾ ਹੈ। ਮਾਤਾ-ਪਿਤਾ ਦੀ ਰਾਏ 'ਤੇ ਸਥਾਨਕ, ਖੇਤਰੀ 'ਤੇ ਪ੍ਰਦੇਸ਼ੀ ਸਤਰ ਦਾ ਦ੍ਰਿਸ਼ਟੀਕੋਣ ਸੁਨਣ ਕਰਕੇ ਲਾਭ ਹੁੰਦਾ ਹੈ।

ਮੈਂ ਹੋਰ ਕਿੱਥੋਂ ਸਿੱਖ ਸਕਦਾ ਹਾਂ?

ਹੋਰ ਜਾਣਕਾਰੀ ਲਈ www.ontario.ca/EDUparents ਦੇਖੋ:

- ਓਨਟਾਰੀਓ ਦੇ ਸਕੂਲਾਂ 'ਤੇ ਸਕੂਲ ਬੋਰਡਾਂ ਵਿੱਚ ਮਾਤਾ-ਪਿਤਾ ਦੀਆਂ ਸ਼ਮੂਲੀਅਤ ਕਮੇਟੀਆਂ ਅਤੇ ਮਾਤਾ-ਪਿਤਾ ਦੀ ਭਾਗੀਦਾਰੀ
- ਹਿੱਸੇਦਾਰੀ ਵਿੱਚ ਮਾਤਾ-ਪਿਤਾ: ਓਨਟਾਰੀਓ ਦੇ ਸਕੂਲਾਂ ਲਈ ਮਾਤਾ-ਪਿਤਾ ਭਾਗੀਦਾਰੀ ਨੀਤੀ
- ਓਨਟਾਰੀਓ ਰੇਗੂਲੇਸ਼ਨ 612/00: ਸਕੂਲ ਕੌਂਸਲਾਂ ਅਤੇ ਮਾਤਾ-ਪਿਤਾ ਦੀਆਂ ਸ਼ਮੂਲੀਅਤ ਕਮੇਟੀਆਂ



ISBN 978-1-4435-4386-6 (PDF) (Punjabi) © ਓਨਟਾਰੀਓ ਲਈ ਕਵੀਨਸਪ੍ਰਿੰਟਰ, 2013 (Rev)



ਹਰ ਬੱਚੇ ਦੀ ਹਮਾਇਤ ਕਰੋ
ਹਰ ਵਿਦਿਆਰਥੀ ਤੱਕ ਪਹੁੰਚੋ

